

# ੧-੬-੧੯੭੬ ਕਲਾ ਦੇ ਝਰੋਖੇ ਤੋਂ

ਗੁਰਸ਼ਰਨ ਸਿੰਘ

**ਨਾਟਕ ਅਤੇ ਸਮਾਜ :** ਪੰਜਾਬੀ ਥੀਏਟਰ ਦੇ ਵਿਕਾਸ ਬਾਰੇ ਮਾਹਿਰਾਂ ਦਰਮਿਆਨ ਅਕਸਰ ਚਰਚਾ ਹੁੰਦੀ ਹੈ ਅਤੇ ਫਿਕਰ ਵੀ ਜਾਹਿਰ ਕੀਤਾ ਜਾਂਦਾ ਹੈ। ਨਾਟਕ ਹੁਣ ਸਾਡੀਆਂ ਸਭਿਆਚਾਰਕ ਸਰਗਰਮੀਆਂ ਦਾ ਇਕ ਹਿੱਸਾ ਬਣ ਚੁੱਕਿਆ ਹੈ, ਇਸ ਲਈ ਚਰਚਾ ਅਤੇ ਫਿਕਰ ਜ਼ਰੂਰੀ ਹੈ। ਨਾਟਕ ਆਪਣੇ-ਆਪ ਵਿਚ ਇਕ ਕਲਾ ਹੈ ਅਤੇ ਇਸ ਕਲਾ ਦੇ ਵੱਖ ਵੱਖ ਰੂਪ ਹਨ। ਵੱਡੀ ਗੱਲ ਹੈ ਕਿ ਨਾਟਕਕਾਰ ਆਪਣੇ-ਆਪ ਨੂੰ ਸੰਬੰਧਨ ਹੋਵੇ ਤੇ ਸਵਾਲ ਪੁੱਛੋ ਕਿ ਉਹ ਨਾਟਕ ਕਿਉਂ ਲਿਖਦਾ ਹੈ? ਕਿਸ ਦੇ ਲਈ ਕਰਦਾ ਹੈ? ਕਿੱਥੇ ਕਰਦਾ ਹੈ? ਪੰਜਾਬੀ ਦੇ ਥੀਏਟਰ ਬਾਰੇ ਇਕ ਜਾਇਜ਼ਾ ਲੈਣ ਲਈ ਮੈਂ ਇਕ ਦਿਨ ਦੀ ਡਾਇਰੀ ਦਾ ਇਥੇ ਜ਼ਿਕਰ ਕਰ ਰਿਹਾ ਹਾਂ।

ਪਹਿਲੀ ਅਪਰੈਲ ਲੁਧਿਆਣਾ ਜ਼ਿਲ੍ਹੇ ਵਿਚ ਡੇਹਲੋਂ ਦੇ ਨੇੜੇ ਪਿੰਡ ਗੁਰਮ ਵਿਚ ਇਕ ਨਾਟਕ ਮੇਲਾ ਕੀਤਾ ਗਿਆ। ਇਸ ਨਾਟਕ ਮੇਲੇ ਵਿਚ ਤਿੰਨ ਨਾਟਕ ਟੀਮਾਂ ਨੇ ਹਿੱਸਾ ਲਿਆ। ਪਿੰਡ ਦੇ ਦਰਮਿਆਨ ਇਕ ਸਾਂਝੀ ਥਾਂ 'ਤੇ ਸਟੇਜ ਬਣੀ ਹੋਈ ਹੈ। ਲੋਕ 11 ਵਜੇ ਸਵੇਰੇ ਤੋਂ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਵੱਡਾ ਪੰਡਾਲ ਬਣਾਇਆ ਗਿਆ ਸੀ। ਸਟੇਜ 25x20 ਫੁੱਟ ਦਾ ਪੱਕਾ ਥੜਾ ਸੀ, ਜਿਹੜਾ ਪਿੰਡ ਦੇ ਉਦਮੀ ਨੌਜਵਾਨਾਂ ਨੇ ਆਪਣੀ ਮਿਹਨਤ ਨਾਲ ਬਣਾਇਆ ਸੀ। ਇਸ ਥੜੇ 'ਤੇ ਤੱਬੂ, ਕਨਾਤਾਂ ਅਤੇ ਪਰਦੇ ਸਨ ਜਿਹੜੇ ਟੈਟ ਹਾਊਸ ਵਾਲਿਆਂ ਕੋਲੋਂ ਮਿਲਦੇ ਹਨ। ਪੰਡਾਲ ਵਿਚ ਹਜ਼ਾਰੀ ਦੇ ਹਜ਼ਾਰ ਦੇ ਕਰੀਬ ਸੀ, ਜਿਸ ਵਿਚ ਵੱਡੀ ਹਜ਼ਾਰੀ ਅੰਰਤਾਂ ਦੀ ਸੀ। ਮੁੱਲਾਂਪੁਰ ਦੀ ਟੀਮ ਵਲੋਂ ਦਰਸ਼ਨ ਮਿਤਵਾ ਦਾ ਨਾਟਕ 'ਪਰੇਤ' ਖੇਡਿਆ ਗਿਆ, ਸਮਰਾਲਾ ਦੀ ਟੀਮ ਵਲੋਂ ਕੋਰੀਓਗਰਾਫੀ ਅਤੇ ਨਾਟਕ 'ਸਾਜੂਸਤੀ' ਖੇਡਿਆ ਗਿਆ। ਮੇਰੀ ਆਪਣੀ ਟੀਮ ਵਲੋਂ ਨਾਟਕ 'ਸਮਾਜ' ਅਤੇ 'ਤੰਦੂਰ' ਖੇਡੇ ਗਏ। ਇਹ ਚਾਰੇ ਨਾਟਕ ਲੋੜੀਂਦੀ ਸਮੱਗਰੀ ਨਾਲ, ਸਾਦਰੀ ਨਾਲ ਖੇਡੇ ਗਏ। ਸਾਗਿਆਂ ਨੇ ਸਫਲਤਾ ਲਈ ਅਤੇ ਦਰਸ਼ਕਾਂ ਵਲੋਂ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਇਹ ਸਮਾਜਿਕ ਪੰਜਾਬ ਦੀਆਂ ਨਾਟਕ ਸਰਗਰਮੀਆਂ ਦੀ ਇਕ ਮਿਸਾਲ ਸੀ।

ਇਸੇ ਸ਼ਾਮ ਜ਼ਿਲਾ ਜਲੰਧਰ ਦੇ ਜੰਡਾਲਾ ਕਸਬੇ ਵਿਚ ਕੇਵਲ ਧਾਲੀਵਾਲ ਨੇ ਗਾਦਰੀ ਲਹਿਰ ਨਾਲ ਸਬੰਧਤ ਆਪਣਾ ਪ੍ਰਸਿੱਧ ਨਾਟਕ 'ਇਤਿਹਾਸ ਦੇ ਸਫੇ 'ਤੇ' ਖੇਡਿਆ। ਕੇਵਲ ਧਾਲੀਵਾਲ ਆਪਣੀ ਟੀਮ ਨਾਲ ਤਿੰਨ-ਚਾਰ ਘੰਟੇ ਪਹਿਲਾਂ ਪੁੱਜਿਆ। ਉਹਨੇ ਆਪਣੀ ਲੋੜ ਅਨੁਸਾਰ ਸਟੇਜ ਢੀਜ਼ਾਇਨ ਕੀਤਾ। ਨਾਟਕ ਖੁੱਲ੍ਹੇ ਮੈਦਾਨ ਵਿਚ ਹੋਇਆ। ਇਹ 40 ਦੇ ਕਰੀਬ ਪਾਤਰਾਂ ਦੀ ਸ਼ਾਮੂਲੀਅਤ ਵਾਲੀ ਇਕ ਵੱਡੀ ਪੇਸ਼ਕਾਰੀ ਸੀ। ਜੰਡਾਲਾ ਦੀ ਮਾਰਕਸੀ ਪਾਰਟੀ ਦੀ ਇਕਾਈ ਨੇ ਇਸ ਦਾ ਪ੍ਰਬੰਧ ਕੀਤਾ ਸੀ। ਵੱਡੀ ਗਿਣਤੀ ਵਿਚ ਲੋਕ ਸਨ ਜਿਨ੍ਹਾਂ ਨੇ ਦੇਰ ਗਤ ਤਕ ਨਾਟਕ ਦਾ ਸੁਆਦ ਵੀ ਮਾਣਿਆਂ ਅਤੇ ਸਿਆਸੀ ਤਕਰੀਂ ਵੀ ਸੁਣੀਆਂ। ਉਸੇ ਸ਼ਾਮ ਪਿੰਡ ਖੀਵਾ (ਤਲਵੰਡੀ ਸਲੇਮ) ਦੇ ਕੋਲ ਖੇਤ ਮਜ਼ਦੂਰਾਂ ਦੇ ਇਕ ਸਮਾਜਿਕ

ਵਿਚ ਮੇਰੀ ਟੀਮ ਵਲੋਂ ਨਾਟਕ ਖੇਡੇ ਗਏ। ਇਹ ਚਾਰੇ ਕਲਾਕਾਰਾਂ ਦੀ ਟੀਮ ਵਲੋਂ ਇਕ 15x10 ਫੁੱਟ ਦੇ ਥੜੇ 'ਤੇ ਖੇਡੇ ਗਏ। ਥੜੀ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਨਾਟਕ ਨੂੰ ਭਰਪੂਰ ਹੁੰਗਾਰਾ ਦਿੱਤਾ। ਨਾਟਕ ਸਨ 'ਸਮਾਜ', 'ਤੰਦੂਰ' ਅਤੇ 'ਕੰਮੀਆਂ ਦੀ ਮੀਤੇ'।

ਇਹ ਡਾਇਰੀ ਦੱਸਦੀ ਹੈ ਕਿ ਰੰਗ-ਮੰਜ਼ ਸਾਧਨਾਂ ਦੇ ਅਨੁਸਾਰ ਆਪਣੇ-ਆਪ ਨੂੰ ਢਾਲ ਕੇ ਆਪਣਾ ਸੁਨੇਹਾ ਲੋਕਾਂ ਤਕ ਪਹੁੰਚਾ ਰਿਹਾ ਹੈ। ਇਕ ਅਨੁਸਾਰ ਅਨੁਸਾਰ ਮਿਠ ਮਾਰਚ ਦੇ ਮਹੀਨੇ ਵੱਖ ਵੱਖ ਟੀਮਾਂ ਨੇ ਕੋਈ ਇਕ ਲੱਖ ਚਾਲੀ ਹਜ਼ਾਰ ਲੋਕਾਂ ਨੂੰ ਨਾਟਕ ਵਿਖਾਏ। ਇਹ ਨਾਟਕ ਸਨ 'ਪਰੇਤ', 'ਇਨਕਲਾਬ ਜ਼ਿੰਦਾਬਾਦ', 'ਮਿੱਟੀ ਦਾ ਬਾਹਾ', 'ਤੰਦੂਰ', 'ਸਮਾਜ', 'ਇਤਿਹਾਸ ਦੇ ਸਫੇ 'ਤੇ', 'ਸਾਜੂਸਤੀ' ਤੇ 'ਚਾਨੁਣ ਦੇ ਵਣਜਾਰੇ'। ਨਾਟਕ ਲਹਿਰ ਦੀ ਸਫਲਤਾ ਪਿੱਛੇ ਕੀ ਸ਼ਕਤੀ ਹੈ, ਕੀ ਰਾਜ਼ ਹੈ, ਮਾਹਿਰਾਂ ਲਈ ਇਹ ਵਿਸ਼ਲੇਸ਼ਣ ਕਰਨਾ ਬਣਦਾ ਹੈ। ਪੰਜਾਬ ਦਾ ਥੀਏਟਰ ਸ਼ੈਕਸਪੀਅਰ ਦਾ ਥੀਏਟਰ ਨਹੀਂ, ਬਗਾਡਵੇ ਥੀਏਟਰ ਨਹੀਂ, ਦਿੱਲੀ ਜਾਂ ਬੰਬਈ ਜਾਂ ਕਲੱਕਤਾ ਦਾ ਥੀਏਟਰ ਨਹੀਂ, ਇਸ ਦਾ ਇਕ ਆਪਣਾ ਮੁਹਾਵਰਾ ਹੈ, ਆਪਣਾ ਇਕ ਰੂਪ ਹੈ। ਇਸ ਥੀਏਟਰ ਦੀ ਮੁੱਖ ਭੂਮਿਕਾ ਇਸ ਨਾ ਬਰਾਬਰੀ ਵਾਲੇ ਸਮਾਜ ਨੂੰ ਬਦਲਣ ਦੀ ਭੂਮਿਕਾ ਹੈ। ਇਸ ਬਦਲਾਓ ਲਈ ਇਸ ਨੇ ਵੱਧ ਤੋਂ ਵੱਧ ਲੋਕਾਂ ਤਕ ਪੁੱਜਣਾ ਹੈ। ਸਮਾਜ ਨੂੰ ਬਦਲਣਾ ਅਤੇ ਇਸ ਨੂੰ ਆਪੁਨਿਕ ਵਿਗਿਆਨਕ ਸੋਚ ਅਨੁਸਾਰ ਢਾਲਣਾ ਆਪਣੇ-ਆਪ ਵਿਚ ਇਕ ਸੰਘਰਸ਼ ਹੈ ਅਤੇ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਸੰਘਰਸ਼ ਵਿਚ ਪੰਜਾਬੀ ਨਾਟਕ ਆਪਣੀ ਗੌਰਵਮਈ ਭੂਮਿਕਾ ਨਿਭਾਅ ਰਿਹਾ ਹੈ।

**ਕੇ. ਡੀ. ਸਾਖੋਂ ਵਿਛੜ ਗਿਆ :** ਇਕ ਸੰਵੇਦਨਸ਼ੀਲ ਕਲਾਕਾਰ, ਇਕ ਆਲੂ ਕਿਸਮ ਦਾ ਪ੍ਰਬੰਧਕ ਅਤੇ ਕਲਾ-ਪ੍ਰੈਮੀ ਡਾ. ਕੇ. ਡੀ. ਸੈਲੀ ਸਾਨੂੰ ਅਚਾਨਕ ਵਿਛੜੇ ਦੇ ਗਿਆ ਹੈ। ਕੇ. ਡੀ. ਅੰਜ ਤੋਂ ਤੀਹ ਸਾਲ ਪਹਿਲਾਂ ਅੰਮ੍ਰਿਤਸਰ ਨਾਟਕ ਕਲਾ-ਕੇਂਦਰ ਨਾਲ ਜੁੜਿਆ। ਕੇਂਦਰ ਵਲੋਂ ਪੇਸ਼ ਕੀਤੇ ਗਏ ਅਨੇਕਾਂ ਨਾਟਕਾਂ ਵਿਚ ਉਸ ਨੇ ਮੁੱਖ ਭੂਮਿਕਾ ਨਿਭਾਈ। 'ਕੋਈ ਹਰਿਆ ਬੁਟ ਰੱਹਿਓਗੀ', ਕਲਾ ਤੇ ਜ਼ਿੰਦਗੀ' ਤੇ 'ਦੇ ਮਰਦ ਇਕ ਮਾਂ' ਨਾਟਕਾਂ ਵਿਚ ਉਸ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਵੱਡੀ ਪੜ੍ਹਾਈ ਪਾਸ ਕਰ ਕੇ ਉਹ ਖਾਲਸਾ ਕਾਲਜ ਆਫ ਐਜੂਕੇਸ਼ਨ ਵਿਚ ਪੜ੍ਹਾਉਣ ਲਈ ਲੱਗਿਆ। ਖਾਲਸਾ ਕਾਲਜ ਮਾਡਲ ਸਕੂਲ ਦਾ ਪ੍ਰਸ਼ੰਸਕ ਬਣਿਆ ਅਤੇ ਪ੍ਰਬੰਧਕ ਦੇ ਤੌਰ 'ਤੇ ਬੜੀ ਇੱਕਤ ਲਈ। ਬੱਚਿਆਂ ਦੀਆਂ ਨਾਟਕ ਵਰਕਸ਼ਾਪਾਂ ਵਿਚ ਉਸ ਦੀ ਖਾਸ ਦਿਲਚਸਪੀ ਸੀ। ਹੁਣ ਜਦੋਂ ਉਹ ਇਸ ਪੜ੍ਹਾਉਣ ਵਿਚ ਪੁੱਜ ਚੁੱਕਿਆ ਸੀ ਕਿ ਉਹ ਕਲਾ ਦੇ ਵਿਕਾਸ ਲਈ ਇਕ ਅਹਿਮ ਭੂਮਿਕਾ ਨਿਭਾਅ ਸਕੇ, ਅਚਾਨਕ ਦਿਲ ਦੇ ਦੌਰੇ ਨੇ ਉਸ ਨੂੰ ਸਾਡੇ ਕੋਲੋਂ ਬੇਹ ਲਿਆ। ਇਸ ਕਲਾਕਾਰ ਦੀ ਯਾਦ ਵਿਚ ਸਾਡਾ ਸਿਰ ਭੁਕਦਾ ਹੈ।